

Prime Minister's participation in the Second Global COVID Virtual Summit (May 12, 2022)

May 11, 2022

ਪ੍ਰਧਾਨ ਮੰਤਰੀ ਦੀ ਦੂਜੇ ਆਲਮੀ ਕੋਵਿਡ ਵਰਚੁਅਲ ਸਿਖਰ ਸਮੇਲਨ ਵਿੱਚ ਭਾਗੀਦਾਰੀ (12 ਮਈ, 2022)

11 ਮਈ, 2022

ਪ੍ਰਧਾਨ ਮੰਤਰੀ ਸ਼੍ਰੀ ਨ ਰਿੰਦਰ ਮੋਦੀ 12 ਮਈ, 2022 ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ਼ ਆਰ ਬਿਡੇਨ ਜੂਨੀਅਰ ਦੇ ਸੱਚੇ 'ਤੇ ਦੂਜੇ ਆਲਮੀ ਕੋਵਿਡ ਵਰਚੁਅਲ ਸਿਖਰ ਸਮੇਲਨ ਵਿੱਚ ਹਿੱਸਾ ਲੈਣਗੇ। ਇਸ ਸਮੇਲਨ ਦਾ ਮਕਸਦ ਕੋਵਿਡ ਮਹਾਂਮਾਰੀ ਵੱਲੋਂ ਦਰਪੇਸ਼ ਲਗਾਤਾਰ ਚੁਣੌਤੀਆਂ ਨਾਲ ਨਜਿੱਠਣ ਅਤੇ ਮਜ਼ਬੂਤ ਆਲਮੀ ਸਿਹਤ ਸੁਰੱਖਿਆ ਢਾਂਚੇ ਦਾ ਨਿਰਮਾਣ ਕਰਨ ਲਈ ਨਵੇਂ ਕਦਮ ਪੁੱਟਣਾ ਹੈ।

ਪ੍ਰਧਾਨ ਮੰਤਰੀ 'ਮਹਾਂਮਾਰੀ ਦੀ ਥਕਾਵਟ 'ਤੇ ਠੱਲ ਅਤੇ ਤਿਆਰੀ ਨੂੰ ਤਰਜੀਹ' ਵਿਸ਼ੇ ਬਾਰੇ ਸਿਖਰ ਸਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਆਪਣੀ ਗੱਲ ਰੱਖਣਗੇ। ਇਹ ਸੈਸ਼ਨ 12 ਮਈ ਨੂੰ 1830 ਤੋਂ 1945 ਵਜੇ ਤੱਕ ਲਾਈਵ ਪ੍ਰਸਾਰਤ ਕੀਤਾ ਜਾਵੇਗਾ।

ਇਸ ਸਮਗਰੀ ਦੇ ਬਾਕੀ ਭਾਗੀਦਾਰ ਇਸਦੇ ਸਹਿ-ਮੇਜ਼ਬਾਨ ਹਨ - ਕੈਰੀਕਾਮ ਦੇ ਪ੍ਰਧਾਨ ਦੇ ਤੌਰ 'ਤੇ ਬੇਲੀਜ਼ ਦੇ ਰਾਜ/ਸਰਕਾਰ ਦੇ ਮੁਖੀ, ਅਫਰੀਕਨ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਸੇਨੇਗਲ, ਜੀ20 ਦੇ ਪ੍ਰਧਾਨ ਹੋਣ ਵਜੋਂ ਇੰਡੋਨੇਸ਼ੀਆ ਅਤੇ G7 ਦੇ ਪ੍ਰਧਾਨ ਵਜੋਂ ਜਰਮਨੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਅਤੇ ਹੋਰ ਪਤਵੰਤੇ ਵੀ ਇਸ ਸਮਗਰੀ ਵਿੱਚ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਨੇ 22 ਸਤੰਬਰ, 2021 ਨੂੰ ਰਾਸ਼ਟਰਪਤੀ ਬਿਡੇਨ ਦੁਆਰਾ ਕਰਾਈ ਗਏ ਪਹਿਲੇ ਆਲਮੀ ਕੋਵਿਡ ਵਰਚੁਅਲ ਸਿਖਰ ਸਮੇਲਨ ਵਿੱਚ ਵੀ ਹਿੱਸਾ ਲਿਆ ਸੀ।

ਭਾਰਤ ਸੁਰੱਖਿਅਤ ਅਤੇ ਕਿਫਾਇਤੀ ਟੀਕਿਆਂ, ਦਵਾਈਆਂ, ਟੈਸਟ ਅਤੇ ਇਲਾਜ ਲਈ ਸਸਤੀਆਂ ਸਵਦੇਸ਼ੀ ਤਕਨੀਕਾਂ ਦੇ ਵਿਕਾਸ, ਜੀਨੋਮਿਕ ਨਿਗਰਾਨੀ ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਦੀ ਸਪਲਾਈ ਕਰ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਚੱਲ ਰਹੇ ਆਲਮੀ ਯਤਨਾਂ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਭਾਰਤ WHO ਨੂੰ ਮੁੱਖ ਰੱਖਕੇ ਆਲਮੀ ਸਿਹਤ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੁਧਾਰ ਕਰਨ ਦੇ ਉਦੇਸ਼ ਨਾਲ ਬਹੁਪੱਖੀ ਮੰਚਾਂ ਵਿੱਚ ਵੀ ਸਰਗਰਮੀ ਨਾਲ ਗੁੱਝਿਆ ਹੋਇਆ ਹੈ।

ਨਵੀਂ ਦਿੱਲੀ

11 ਮਈ, 2022

DISCLAIMER: This is an approximate translation. The original is available in English on MEA's website and may be referred to as the official press release.